

8.7.2020

ਪਿਆਰੇ ਮਾਪਿਓ/ਸੰਭਾਲ ਕਰਨ ਵਾਲਿਓ,

ਜਿਵੇਂ ਕਿ ਤੁਹਾਡੇ ਵਿੱਚੋਂ ਬਹੁਤੇ ਜਾਣਦੇ ਹੀ ਹਨ ਕਿ ਮੰਗਲਵਾਰ ਦੁਪਹਿਰ ਨੂੰ ਵਿਕਟੋਰੀਆ ਦੇ ਪ੍ਰੀਮੀਅਰ, ਡੈਨੀਅਲ ਐਂਡੀਰੀਊਜ਼ ਨੇ ਵਿਕਟੋਰੀਆ ਦੇ ਸਾਰੇ ਵਿਦਿਆਰਥੀਆਂ ਲਈ ਟਰਮ 3 ਦੀ ਪੜ੍ਹਾਈ ਦੇ ਸ਼ੁਰੂ ਹੋਣ ਬਾਰੇ ਬਦਲਾਵਾਂ ਦਾ ਐਲਾਨ ਕੀਤਾ ਹੈ।

ਸਿੱਖਿਆ ਦਾ ਵਿਭਾਗ ਇਹਨਾਂ ਬਦਲਾਵਾਂ ਨੂੰ ਲਾਗੂ ਕਰਨ ਦੇ ਨਿਰਦੇਸ਼ਾਂ ਨੂੰ ਅਜੇ ਤਿਆਰ ਕਰ ਰਿਹਾ ਹੈ ਅਤੇ ਜਦੋਂ ਹੀ ਇਹ ਉਪਲਬਧ ਹੁੰਦੇ ਹਨ, ਮੈਂ ਸਕੂਲ ਭਾਈਚਾਰੇ ਨੂੰ ਇਸ ਦੇ ਵੇਰਵੇ ਪ੍ਰਦਾਨ ਕਰਾਂਗੀ।

ਹੁਣ ਵਾਸਤੇ ਜਾਣਕਾਰੀ ਸੰਖੇਪ ਵਿੱਚ:

- ਸਾਰੇ ਵਿਦਿਆਰਥੀਆਂ ਨੂੰ ਸਕੂਲ ਦੀਆਂ ਇਕ ਹਫ਼ਤਾ ਵਾਧੂ ਛੁੱਟੀਆਂ ਹਨ।
- ਵਿਦਿਆਰਥੀਆਂ ਲਈ ਟਰਮ 3 ਹੁਣ ਸੋਮਵਾਰ 20 ਜੁਲਾਈ ਤੋਂ ਸ਼ੁਰੂ ਹੋਵੇਗੀ (ਸੰਭਵ ਹੈ ਕਿ ਦੂਰੋਂ ਬੈਠ ਕੇ ਲਚਕੀਲੀ ਪੜ੍ਹਾਈ)
- ਅਧਿਆਪਕਾਂ ਨੂੰ ਸੋਮਵਾਰ 13 ਜੁਲਾਈ ਤੋਂ ਕੰਮ ਉੱਤੇ ਵਾਪਸ ਆਉਣਾ ਪਵੇਗਾ, ਇਹ ਕਰਨ ਲਈ:
 - ਸੋਮਵਾਰ 20 ਜੁਲਾਈ ਤੋਂ ਦੂਰੋਂ ਬੈਠ ਕੇ ਲਚਕੀਲੀ ਪੜ੍ਹਾਈ ਕਰਵਾਉਣ ਦੀਆਂ ਸੰਭਾਵਿਤ ਚੀਜ਼ਾਂ ਦੀ ਤਿਆਰੀ ਕਰਨ ਲਈ
 - ਉਹਨਾਂ ਵਿਦਿਆਰਥੀਆਂ ਲਈ ਸੰਭਾਲ ਅਤੇ ਨਿਗਰਾਨੀ ਦਾ ਪ੍ਰੋਗਰਾਮ ਪ੍ਰਦਾਨ ਕਰਨਾ ਜਿੰਨ੍ਹਾਂ ਦੇ ਮਾਪੇ/ਸੰਭਾਲ ਕਰਨ ਵਾਲੇ ਘਰੋਂ ਕੰਮ ਨਹੀਂ ਕਰ ਸਕਦੇ

ਮੈਂ ਸਮਝਦੀ ਹਾਂ ਕਿ ਇਸ ਦਾ ਮਤਲਬ ਸਾਡੇ ਸਕੂਲ ਦੇ ਸਾਰੇ ਭਾਈਚਾਰੇ ਲਈ ਹੋਰ ਅਨਿਸ਼ਚਤਾ ਅਤੇ ਇਕ ਹੋਰ ਵਿਘਨਾਂ ਵਾਲਾ ਸਮਾਂ ਹੋ ਸਕਦਾ ਹੈ।

ਫਿਰ ਵੀ, ਸਾਡੀ ਸਾਰਿਆਂ ਦੀ ਸੁਰੱਖਿਆ ਦਾ ਬਚਾਅ ਕਰਨ ਲਈ ਇਹਨਾਂ ਕਦਮਾਂ ਨੂੰ ਅਹਿਮ ਉਪਾਵਾਂ ਵਜੋਂ ਪਛਾਣਿਆ ਗਿਆ ਹੈ।

ਸਕੂਲਾਂ ਦੀ ਬਹੁਤ ਚੰਗੀ ਤਰ੍ਹਾਂ ਸਫਾਈ ਕਰਨੀ ਅਤੇ ਨਿੱਜੀ ਸਾਫ-ਸਫਾਈ ਦੀਆਂ ਚੀਜ਼ਾਂ ਦੀ ਪੂਰਤੀ ਲਗਾਤਾਰ ਜਾਰੀ ਰਹੇਗੀ, ਜਿਸ ਵਿੱਚ ਹੱਥ ਸਾਫ ਕਰਨ ਵਾਲਾ ਸੈਨੇਟਾਈਜ਼ਰ ਸ਼ਾਮਲ ਹੈ।

ਲਾਜ਼ਮੀ ਸੇਵਾਵਾਂ ਵਾਲੇ ਕਰਮਚਾਰੀਆਂ ਦੇ ਬੱਚਿਆਂ ਵਾਸਤੇ ਕੀਤੇ ਗਏ ਪ੍ਰਬੰਧਾਂ ਦੇ ਸਮੇਤ, ਮੈਂ ਤੁਹਾਨੂੰ ਇਹਨਾਂ ਪ੍ਰਬੰਧਾਂ ਬਾਰੇ ਵੇਰਵੇ ਸਹਿਤ ਜਾਣਕਾਰੀ ਸਾਰੇ ਮਾਪਿਆਂ ਅਤੇ ਸੰਭਾਲ ਕਰਨ ਵਾਲਿਆਂ ਨੂੰ ਆਉਂਦੇ ਦਿਨਾਂ ਵਿੱਚ ਪ੍ਰਦਾਨ ਕਰਾਂਗੀ।

ਸਨਮਾਨ ਸਹਿਤ

ਨਿੱਕੀ ਵਾਕਰ

ਪ੍ਰਿੰਸੀਪਲ